

ETF ਕਿਵੇਂ ਕੰਮ ਕਰਦੇ ਹਨ



ਐਕਸਚੇਂਜ-ਟਰੇਡਿਡ ਫੰਡ (ਈਟੀਐਫ) (exchange-traded fund (ETF)) ਇੱਕ ਨਿਵੇਸ਼ ਫੰਡ ਹੁੰਦਾ ਹੈ, ਜੋ ਨਿਵੇਸ਼ਕਾਂ ਦੇ ਸਮੂਹ ਦੀ ਮਲਕੀਅਤ ਵਾਲੇ ਸਟੋਕਾਂ ਜਾਂ ਬੌਂਡਾਂ ਦੇ ਰੂਪ ਵਿੱਚ ਨਿਵੇਸ਼ਾਂ ਦਾ ਸੰਗ੍ਰਹਿ ਰੱਖਦਾ ਹੈ ਅਤੇ ਇੱਕ ਪੇਸ਼ੇਵਰ ਮਨੀ ਮੈਨੇਜਰ ਦੁਆਰਾ ਪ੍ਰਬੰਧਤ ਕੀਤਾ ਜਾਂਦਾ ਹੈ। ETF ਸਟੋਕ ਐਕਸਚੇਂਜ ਤੇ ਟ੍ਰੇਡ ਹੁੰਦੇ ਹਨ।

ਜਾਣਨ ਵਾਲੀਆਂ 4 ਗੱਲਾਂ



ਜੋਖਮ

ਜੋਖਮ ਅਤੇ ਰਿਟਰਨ ਦਾ ਪੱਧਰ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ETF ਕਿਸ ਵਿੱਚ ਨਿਵੇਸ਼ ਕਰਦਾ ਹੈ। ਤੁਸੀਂ ETF ਵਿੱਚ ਨਿਵੇਸ਼ ਕਰਕੇ ਪੈਸਾ ਗੁਆ ਸਕਦੇ ਹੋ।



ਪੁਰਾਣੀ ਕਾਰਗੁਜ਼ਾਰੀ

ETF ਨੇ ਅਤੀਤ ਵਿੱਚ ਕਿਵੇਂ ਪ੍ਰਦਰਸ਼ਨ ਕੀਤਾ ਹੈ, ਇਹ ਤੁਹਾਨੂੰ ਨਹੀਂ ਦੱਸ ਸਕਦਾ ਕਿ ਇਹ ਭਵਿੱਖ ਵਿੱਚ ਕਿਵੇਂ ਪ੍ਰਦਰਸ਼ਨ ਕਰੇਗਾ। ਪਰ ਪਿਛਲੀ ਕਾਰਗੁਜ਼ਾਰੀ ਤੁਹਾਨੂੰ ਇਹ ਨਿਰਧਾਰਤ ਕਰਨ ਵਿੱਚ ਸਹਾਇਤਾ ਕਰ ਸਕਦੀ ਹੈ ਕਿ ETF ਦੀ ਰਿਟਰਨ ਕਿੰਨੀ ਅਸਥਿਰ ਜਾਂ ਜੋਖਮ ਭਰੀ ਹੋ ਸਕਦੀ ਹੈ।



ETF ਖਰੀਦਣਾ ਅਤੇ ਵੇਚਣਾ

ਤੁਸੀਂ ਸਟੋਕ ਐਕਸਚੇਂਜ ਤੇ ETF ਖਰੀਦਦੇ ਅਤੇ ਵੇਚਦੇ ਹੋ, ਉਸੇ ਤਰ੍ਹਾਂ ਜਿਵੇਂ ਸਟੋਕ ਖਰੀਦਦੇ ਅਤੇ ਵੇਚਦੇ ਹਨ।



ਫੀਸ

ਆਮ ਤੌਰ 'ਤੇ ਤੁਸੀਂ ETF ਵਿੱਚ ਨਿਵੇਸ਼ ਕਰਨ ਲਈ ਕਮਿਸ਼ਨਾਂ ਅਤੇ ਪ੍ਰਬੰਧਨ ਫੀਸਾਂ ਦਾ ਭੁਗਤਾਨ ਕਰਦੇ ਹੋ। ਇੱਕ ਨਿਵੇਸ਼ ਖਾਤਾ ਸਥਾਪਤ ਕਰਨ ਲਈ ਵੀ ਖਰਚੇ ਹੋ ਸਕਦੇ ਹਨ।

ETF 'ਤੇ ਪੈਸੇ ਕਿਵੇਂ ਕਮਾਏ ਜਾਣ

ਕੁਝ ETF ਨਿਵੇਸ਼ਕਾਂ ਨੂੰ ETF ਦੁਆਰਾ ਕਮਾਇਆ ਗਿਆ ਪੈਸਾ ਦਿੰਦੇ ਹਨ। ਇਨ੍ਹਾਂ ਭੁਗਤਾਨਾਂ ਨੂੰ ਡਿਸਟ੍ਰੀਬਿਊਸ਼ਨ ਕਿਹਾ ਜਾਂਦਾ ਹੈ। ਉਦਾਹਰਣ ਦੇ ਲਈ, ਤੁਸੀਂ ਪ੍ਰਾਪਤ ਕਰ ਸਕਦੇ ਹੋ:

- ਜੇ ETF ਬੈਂਡਾਂ ਵਿੱਚ ਨਿਵੇਸ਼ ਕਰਦਾ ਹੈ, ਤਾਂ ਵਿਆਜ ਡਿਸਟ੍ਰੀਬਿਊਸ਼ਨ,
- ਲਾਭਅੰਸ਼ ਦੀ ਡਿਸਟ੍ਰੀਬਿਊਸ਼ਨ ਜੇ ETF ਉਹਨਾਂ ਸ਼ੇਅਰਾਂ ਵਿੱਚ ਨਿਵੇਸ਼ ਕਰਦਾ ਹੈ ਜੋ ਲਾਭਅੰਸ਼ ਅਦਾ ਕਰਦੇ ਹਨ, ਜਾਂ
- ਪੂੰਜੀ ਲਾਭ ਡਿਸਟ੍ਰੀਬਿਊਸ਼ਨ ਜੇ ETF ਇਸ ਤੋਂ ਵੱਧ ਭੁਗਤਾਨ ਕੀਤੇ ਨਿਵੇਸ਼ ਨੂੰ ਵੇਚਦਾ ਹੈ।

ਤੁਹਾਡੀਆਂ ਡਿਸਟ੍ਰੀਬਿਊਸ਼ਨਾਂ ਨਾਲ ਜੋ ਹੁੰਦਾ ਹੈ ਉਹ ਇੱਥੇ ਹੈ:

- 1 ਨਕਦ ਤੁਹਾਡੇ ਖਾਤੇ ਵਿੱਚ ਤਾਂ ਤਕ ਰਹਿੰਦਾ ਹੈ ਜਦੋਂ ਤਕ ਤੁਸੀਂ ਆਪਣੀ ਨਿਵੇਸ਼ ਫਰਮ ਨੂੰ ਇਹ ਨਹੀਂ ਦੱਸ ਦਿੰਦੇ ਕਿ ਤੁਸੀਂ ਇਸ ਨੂੰ ਕਿਵੇਂ ਨਿਵੇਸ਼ ਕਰਨਾ ਚਾਹੁੰਦੇ ਹੋ। ਤੁਸੀਂ ਜੋ ਵੀ ਖਰੀਦਦੇ ਹੋ ਉਸ ਤੇ ਤੁਹਾਨੂੰ ਵਿਕਰੀ ਕਮਿਸ਼ਨ ਦਾ ਭੁਗਤਾਨ ਕਰਨਾ ਪੈ ਸਕਦਾ ਹੈ।
- 2 ਤੁਹਾਡੀ ਨਿਵੇਸ਼ ਫਰਮ ਤੁਹਾਡੇ ਲਈ ਆਟੋਮੈਟਿਕ ਢੰਗ ਨਾਲ ਹੋਰ ETF ਯੂਨਿਟ ਜਾਂ ਸ਼ੇਅਰ ਖਰੀਦਣ ਲਈ ਇੱਕ ਪ੍ਰੋਗਰਾਮ ਪੇਸ਼ ਕਰ ਸਕਦੀ ਹੈ। ਸੰਭਾਵਤ ਤੌਰ 'ਤੇ ਤੁਸੀਂ ਇਨ੍ਹਾਂ ਆਟੋਮੈਟਿਕ ਖਰੀਦਾਂ 'ਤੇ ਵਿਕਰੀ ਕਮਿਸ਼ਨ ਦਾ ਭੁਗਤਾਨ ਨਹੀਂ ਕਰੋਗੇ।

ETF ਤੇ ਟੈਕਸ ਕਿਵੇਂ ਲਗਾਇਆ ਜਾਂਦਾ ਹੈ

ਤੁਸੀਂ ਇਹਨਾਂ 'ਤੇ ਟੈਕਸ ਦਾ ਭੁਗਤਾਨ ਕਰੋਗੇ:

- ਜਦੋਂ ਤੁਸੀਂ ਇਸ ਨੂੰ ਵੇਚਦੇ ਹੋ ਤਾਂ ਤੁਹਾਨੂੰ ETF ਤੋਂ ਕੋਈ ਵੀ ਪੂੰਜੀ ਦਾ ਲਾਭ ਪ੍ਰਾਪਤ ਕਰ ਸਕਦੇ ਹੋ, ਅਤੇ
- ਕੋਈ ਵੀ ਡਿਸਟ੍ਰੀਬਿਊਸ਼ਨਾਂ ਜੋ ਤੁਸੀਂ ETF ਤੋਂ ਪ੍ਰਾਪਤ ਕਰਦੇ ਹੋ।

ਜੇ ਤੁਸੀਂ ਕਿਸੇ ਟੈਕਸ-ਸੈਲਟਰਡ ਖਾਤੇ ਵਿੱਚ ਕਿ ਰਜਿਸਟਰਡ ਰਿਟਾਇਰਮੈਂਟ ਸੇਵਿੰਗਜ਼ ਪਲੈਨ ਜਾਂ ਰਜਿਸਟਰਡ ਰਿਟਾਇਰਮੈਂਟ ਇਨਕਮ ਫੰਡ ਦੇ ਅੰਦਰ ਈਟੀਐਫ ਰੱਖਦੇ ਹੋ, ਤਾਂ ਤੁਸੀਂ ਉਸ ਪੈਸੇ 'ਤੇ ਕੋਈ ਟੈਕਸ ਨਹੀਂ ਦਿਓਗੇ ਜੋ ਤੁਸੀਂ ਨਿਵੇਸ਼ਾਂ ਤੋਂ ਕਮਾਉਂਦੇ ਹੋ, ਜਦੋਂ ਤੱਕ ਤੁਸੀਂ ਪੈਸਾ ਨਹੀਂ ਕੱਢਦੇ ਹੋ। ਟੀਐਫਐਸਏ (TFSA) ਦੇ ਨਾਲ, ਉਸ ਯੋਜਨਾ ਵਿੱਚ ਹੋਣ ਤੇ ਜਾਨ ਉਸਨੂੰ ਬਾਹਰ ਕੱਢਣ ਦੌਰਾਨ ਤੁਹਾਡੇ ਦੁਆਰਾ ਕਮਾਏ ਧੰਨ ਤੇ ਕੋਈ ਟੈਕਸ ਨਹੀਂ ਦਿਓਗੇ।



ਮੁੱਖ ਨੁਕਤਾ

ETFs ਮਿਊਚੁਅਲ ਫੰਡਾਂ ਦੇ ਸਮਾਨ ਹਨ ਜਿਸ ਵਿੱਚ ਕਈ ਤਰ੍ਹਾਂ ਦੇ ਨਿਵੇਸ਼ ਹੁੰਦੇ ਹਨ। ਪਰ ਇਹ ਸਟੋਕ ਐਕਸਚੇਂਜ ਤੇ ਇੱਕ ਸਟੋਕ ਦੀ ਤਰ੍ਹਾਂ ਟ੍ਰੇਡ ਹੁੰਦਾ ਹੈ।

Ontario Securities Commission

20 Queen St. W., 22nd Floor, Toronto, Ontario M5H 3S8

Tel: 1-877-785-1555 Email: inquiries@osc.gov.on.ca

[GetSmarterAboutMoney.ca](https://www.getsmarteraboutmoney.ca)

[f GetSmarterAboutMoney](https://www.facebook.com/GetSmarterAboutMoney) [@smarter_money](https://twitter.com/smarter_money)



ONTARIO
SECURITIES
COMMISSION

